

## Ruth ਰੂਥ

### ਭੂਮਿਕਾ

ਰੂਥ ਦੀ ਯੁਮਤਰ ਵਿੱਚ ਦੱਸੀ ਗਈ ਸ਼ਾਂਤੀਪੂਰਨ ਘਟਨਾ ਨਿਯੰਤਰਿਕਾ ਦੇ ਠੋਥੇ ਸਮੇਂ ਵਿੱਚ ਹੋਈਆਂ ਘਟਨਾਵਾਂ ਵਿੱਚੋਂ ਇੱਕ ਹੈ । ਇੱਕ ਮੋਠਾ ਘਟ ਇਸਤਰੀ, ਰੂਥ ਦਾ ਵਿਆਹ ਇੱਕ ਇਸਰਾਇਲੀ ਯੁਵਕ ਨਾਲ ਹੋ ਜਾਂਦਾ ਹੈ । ਜਦ ਉਸ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਰੂਥ ਆਪਣੀ ਸੱਸ ਦੇ ਪਤੀ ਗੈਰ-ਸਧਾਰਣ ਸਮਰਥਣ ਆਤੇ ਇਸਰਾਇਲ ਦੇ ਪਰਮੇਸੁਰ ਦੇ ਪਤੀ ਤੁੰਥੀ ਭਗਤੀ ਦਾ ਪਰਦਰਸ਼ਨ ਕਰਦੀ ਹੈ । ਆਂਤ ਵਿੱਚ, ਉਸ ਦੇ ਪਹਿਲੇ ਪਤੀ ਦੇ ਇੱਕ ਸਿਸਤੇਦਾਰ ਨਾਲ ਉਸ ਦਾ ਦੁਬਾਰਾ ਵਿਆਹ ਹੋ ਜਾਂਦਾ ਹੈ । ਇਸ ਵਿਆਹ ਦੇ ਕਾਰਨ ਉਹ ਇਸਰਾਇਲ ਦੇ ਸਭ ਤੋਂ ਮਹਾਨ ਰਾਜਾ ਦਾ ਉਦ ਦੀ ਪੜਦਾਦੀ ਬਣ ਜਾਂਦੀ ਹੈ ।

ਨਿਯੰਤਰਿਕਾ ਦੀਆਂ ਘਟਨਾਵਾਂ ਉਨ੍ਹਾਂ ਬਿਪਤਾਵਾਂ ਨੂੰ ਦਰਸਾਉਂਦੀਆਂ ਹਨ, ਜੋ ਪਰਮੇਸੁਰ ਦੇ ਚੁਣੇ ਹੋਏ ਲੋਕਾਂ ਉੱਤੇ ਆ ਪਈਆਂ ਸਨ, ਜਦ ਉਹ ਪਰਮੇਸੁਰ ਤੋਂ ਬੇਮੁਖ ਹੋ ਗਏ ਸਨ । ਰੂਥ ਦੀ ਘਟਨਾ ਉਸ ਆਮੀਸ ਨੂੰ ਦਰਸਾਉਂਦੀ ਹੈ ਜੋ ਇੱਕ ਗੈਰ-ਕੋਮੀ ਇਸਤਰੀ ਨੂੰ ਪਰਾਪਤ ਹੋਈ, ਜਿਸ ਨੇ ਇਸਰਾਇਲ ਦੇ ਪਰਮੇਸੁਰ ਦੀ ਪਨਾਹ ਲਈ ਸੀ, ਆਤੇ ਇਸ ਤਰ੍ਹਾਂ ਉਹ ਪਰਮੇਸੁਰ ਦੇ ਵਿਸ਼ਵਾਸਯੋਗ ਲੋਕਾਂ ਦਾ ਇੱਕ ਹਿੱਸਾ ਬਣ ਗਈ ।

### ਰੂਥ-ਕੋਥਾ

ਨਾਉਮੀ ਦਾ ਰੂਥ ਦੇ ਨਾਲ ਬੈਤਲਹਮ ਨੂੰ ਖੜਨਾ 1:1-22

ਰੂਥ ਦਾ ਬੇਯਾਜ ਨੂੰ ਮਿਲਣਾ 2:1-3:18

ਬੇਯਾਜ ਦਾ ਰੂਥ ਨਾਲ ਵਿਆਹ 4:1-22

ਯਾਲੀਮਲਰ ਆਤੇ ਉਸ ਦੇ ਪਰਿਵਾਰ ਦਾ ਮੋਠਾ ਘਟ ਨੂੰ ਜਾਣਾ

1 ਨਿਯੰਤਰਿਕਾ ਦੇ ਰਾਜ ਦੇ ਸਮੇਂ ਆਜਿਗ ਹੋਇਆ ਕਿ ਉਸ ਦੇਸ ਵਿੱਚ ਕਾਲ ਖੈ ਗਿਆ । ਬੈਤਲਹਮ-ਯਹੂਦਾ ਦਾ ਇੱਕ ਮਨੁੱਖ ਆਪਣੀ ਪਤਨੀ ਆਤੇ ਦੋਵੇਂ ਪੁੱਤਰਾਂ ਦੇ ਨਾਲ ਮੋਠਾ ਘਟ ਦੇ ਦੇਸ ਵਿੱਚ ਪਰਦੇਸੀ ਹੋ ਕੇ ਰਹਿਣ ਨੂੰ ਗਿਆ । 2 ਉਸ ਮਨੁੱਖ ਦਾ ਨਾਮ ਯਾਲੀਮਲਰ ਆਤੇ ਉਸ ਦੀ ਪਤਨੀ ਦਾ ਨਾਮ ਨਾਉਮੀ ਸੀ, ਉਸ ਦੇ ਪੁੱਤਰਾਂ ਦੇ ਨਾਮ ਮਹਿਲੋਨ ਆਤੇ ਰਿਲਓਨ ਸਨ । ਇਹ ਬੈਤਲਹਮ-ਯਹੂਦਾ

ਦੇ ਟਿਫਰਾਬੀ ਸਨ ਅਤੇ ਉਹ ਮੋਯਾਬ ਦੇ ਦੇਸ ਵਿੱਚ ਆ ਕੇ ਉੱਥੇ ਰਹਿਣ ਲੱਗੇ । ३ ਨਾਓਮੀ ਦਾ ਖਤੀ ਯਾਲੀਮਲਕ ਮਰ ਗਿਆ । ਉਹ ਅਤੇ ਉਸ ਦੇ ਦੋਵੇਂ ਖੁੱਤਰ ਰਹਿ ਗਏ । ४ ਉਨ੍ਹਾਂ ਦੋਹਾਂ ਨੇ ਮੋਯਾਬ ਦੀਆਂ ਕੁਯਾਰੀਆਂ ਵਿੱਚੋਂ ਇੱਕ-ਇੱਕ ਕੁਯਾਰੀ ਨਾਲ ਵਿਆਹ ਕਰਵਾ ਲਿਆ । ਇੱਕ ਦਾ ਨਾਮ ਯਾਰਥਾਹ, ਦੂਜੀ ਦਾ ਨਾਮ ਰੂਥ ਸੀ ਅਤੇ ਉਹ ਦਸ ਸਾਲ ਤੱਕ ਉੱਥੇ ਰਹੇ । ५ ਇਸ ਤੋਂ ਬਾਦ ਮਹਿਲੋਨ ਅਤੇ ਕਿਲਓਨ ਦੋਵੇਂ ਮਰ ਗਏ । ਨਾਓਮੀ ਯਾਥਣੇ ਦੋਵੇਂ ਖੁੱਤਰਾਂ ਅਤੇ ਖਤੀ ਤੋਂ ਬਿਨ੍ਹਾਂ ਇਕੱਲੀ ਰਹਿ ਗਈ ।

### ਨਾਓਮੀ ਅਤੇ ਰੂਥ ਦਾ ਬੈਤਲਹਮ ਨੂੰ ਮੁੜਨਾ

੬ ਉਦ ਉਹ ਯਾਥਣੀਆਂ ਦੋਵੇਂ ਨੂੰਗਾਂ ਦੇ ਨਾਲ ਮੋਯਾਬ ਦੇ ਦੇਸ ਤੋਂ ਵਾਪਸ ਜਾਣ ਲਈ ਉੱਠੀ ਕਿਉਂਕਿ ਉਸ ਨੇ ਮੋਯਾਬ ਦੇ ਦੇਸ ਵਿੱਚ ਇਹ ਗੱਲ ਸੁਣੀ ਕਿ ਯਹੋਵਾਹ ਨੇ ਯਾਥਣੇ ਲੋਕਾਂ ਵੱਲ ਯਿਯਾਨ ਰੀਤਾ ਹੈ ਅਤੇ ਉਨ੍ਹਾਂ ਨੂੰ ਰੋਟੀ ਦਿੱਤੀ ਹੈ । ੭ ਇਸ ਲਈ ਉਹ ਉਸ ਸਥਾਨ ਤੋਂ ਜਿੱਥੇ ਉਹ ਰਹਿੰਦੀ ਸੀ, ਯਾਥਣੀ ਦੋਵੇਂ ਨੂੰਗਾਂ ਦੇ ਨਾਲ ਤੁਰ ਪਈ ਅਤੇ ਯਹੂਦਾਹ ਦੇ ਦੇਸ ਨੂੰ ਮੁੜ ਜਾਣ ਲਈ ਸਫਰ ਸ਼ੁਰੂ ਕੀਤਾ । ੮ ਨਾਓਮੀ ਨੇ ਯਾਥਣੀਆਂ ਨੂੰਗਾਂ ਨੂੰ ਕਿਹਾ, “ਤੁਸੀਂ ਦੋਵੇਂ ਯਾਥੇ ਯਾਥਣੇ ਮਾਥਿਆਂ ਦੇ ਘਰ ਚਲੀਆਂ ਜਾਓ । ਜਿਵੇਂ ਤੁਸੀਂ ਮੇਰੇ ਮਿਤਰਤਰਾਂ ਉੱਤੇ ਅਤੇ ਮੇਰੇ ਉੱਤੇ ਦਯਾ ਕੀਤੀ ਹੈ, ਉਸੇ ਤਰ੍ਹਾਂ ਯਹੋਵਾਹ ਤੁਹਾਡੇ ਉੱਤੇ ਦਯਾ ਕਰੇ । ੯ ਯਹੋਵਾਹ ਅਜਿਹਾ ਕਰੇ ਕਿ ਤੁਸੀਂ ਯਾਥੇ ਯਾਥਣੇ ਖਤੀਆਂ ਦੇ ਘਰ ਵਿੱਚ ਸੁੱਖ ਪਾਓ । “ ਉਦ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈਆਂ । ੧੦ ਫੇਰ ਉਨ੍ਹਾਂ ਨੇ ਉਸ ਨੂੰ ਕਿਹਾ, “ਸੱਚ-ਮੁੱਚ ਅਸੀਂ ਤੇਰੇ ਨਾਲ, ਤੇਰੇ ਲੋਕਾਂ ਦੇ ਵਿੱਚ ਜਾਵਾਂਗੀਆਂ । “ ੧੧ ਅੱਗੋਂ ਨਾਓਮੀ ਨੇ ਕਿਹਾ, “ਹੇ ਮੇਰੀ ਯੀਓ, ਵਾਪਸ ਚਲੀਆਂ ਜਾਓ । ਤੁਸੀਂ ਮੇਰੇ ਨਾਲ ਕਿਉਂ ਆਉਂਦੀਆਂ ਹੋ ? ਭਲਾ, ਮੇਰੇ ਗਰਭ ਵਿੱਚ ਹੋਰ ਖੁੱਤਰ ਹਨ ਜੋ ਤੁਹਾਡੇ ਖਤੀ ਬਣਨ ? ੧੨ ਹੇ ਮੇਰੀ ਯੀਓ, ਵਾਪਸ ਚਲੀਆਂ ਜਾਓ, ਕਿਉਂਕਿ ਮੈਂ ਬਹੁਤ ਬੁੱਢੀ ਹਾਂ ਅਤੇ ਖਤੀ ਕਰਨ ਦੇ ਯੋਗ ਨਹੀਂ ਹਾਂ, ਜੇ ਮੈਂ ਯਾਥਾਂ ਕਿ ਮੈਨੂੰ ਯਾਮ ਹੈ ਕਿ ਜੇਕਰ ਅੱਜ ਦੀ ਰਾਤ ਮੇਰਾ ਖਤੀ ਹੁੰਦਾ ਅਤੇ ਮੈਂ ਮੁੰਡੇ ਜੰਮਦੀ ੧੩ ਤਾਂ ਵੀ ਜਦ ਤੱਕ ਉਹ ਵੱਡੇ ਹੁੰਦੇ ਭਲਾ, ਉਦ ਤੱਕ ਤੁਸੀਂ ਉਡੀਕਦੀਆਂ ਅਤੇ ਉਨ੍ਹਾਂ ਦੀ ਯਾਮ ਉੱਤੇ ਖਤੀ ਨਾ ਕਰਦੀਆਂ ? ਨਹੀਂ ਮੇਰੀ ਯੀਓ, ਅਜਿਹਾ ਨਾ ਹੋਵੇ, ਕਿਉਂਕਿ ਮੇਰਾ ਦੁੱਖ ਤੁਹਾਡੇ ਦੁੱਖ ਨਾਲੋਂ ਬਹੁਤ ਵੱਡਾ ਹੈ, ਕਿਉਂ ਜੋ ਯਹੋਵਾਹ ਦਾ ਹੱਥ ਮੇਰੇ ਵਿਰੁੱਧ ਉੱਠਿਆ ਹੈ । “ ੧੪ ਉਦ ਉਹ ਫਿਰ ਉੱਚੀ ਯਾਵਾਜ਼ ਨਾਲ ਰੋਈਆਂ ਅਤੇ ਯਾਰਥਾਹ ਨੇ ਯਾਥਣੀ ਸੱਸ ਨੂੰ ਚੁੰਮਿਆ ਖਰ ਰੂਥ ਨੇ ਉਸ ਨੂੰ ਨਾ ਛੱਡਿਆ ।

੧੫ ਉਦ ਨਾਉਮੀ ਨੇ ਰਿਗਾ, “ਵੇਖ, ਤੇਰੀ ਜੇਠਾਈ ਆਪਣੇ ਟੱਬਰ ਆਤੇ ਦੇਵੀ-ਦੇਵਤਿਆਂ ਦੇ ਰੋਲ ਮੁੜ ਗਈ ਹੈ, ਤੂੰ ਵੀ ਆਪਣੀ ਜੇਠਾਈ ਦੇ ਖਿੱਛੇ ਚਲੀ ਜਾ । “ ੧੬ ਧਰ ਬੁਥ ਨੇ ਰਿਗਾ, “ਮੇਰੇ ਯੱਗੇ ਤਰਲੇ ਨਾ ਰਰ ਰਿ ਮੈਂ ਤੈਨੂੰ ਇਕੱਲੀ ਛੱਡਾਂ ਆਤੇ ਵਾਧਮ ਮੁੜਾਂ ਰਿਉਰਿ ਜਿੱਥੇ ਤੂੰ ਜਾਵੇਂਗੀ, ਉੱਥੇ ਹੀ ਮੈਂ ਜਾਵਾਂਗੀ ਆਤੇ ਜਿੱਥੇ ਤੂੰ ਰਹੇਂਗੀ, ਉੱਥੇ ਹੀ ਮੈਂ ਰਹਾਂਗੀ । ਤੇਰੇ ਲੋਕ ਮੇਰੇ ਲੋਕ ਹੋਣਗੇ ਆਤੇ ਤੇਰਾ ਧਰਮੇਸੁਰ ਮੇਰਾ ਧਰਮੇਸੁਰ ਹੋਵੇਗਾ, ੧੭ ਜਿੱਥੇ ਤੂੰ ਮਰੇਂਗੀ, ਉੱਥੇ ਮੈਂ ਮਰਾਂਗੀ ਆਤੇ ਉੱਥੇ ਹੀ ਮੈਂ ਦੱਬੀ ਜਾਵਾਂਗੀ । ਯਹੋਵਾਹ ਮੇਰੇ ਨਾਲ ਆਜਿਗਾ ਹੀ ਰਹੇ ਆਤੇ ਇਸ ਨਾਲੋਂ ਵੀ ਵੱਧ ਜੇ ਰਦੀ ਮੈਂ ਤ ਤੋਂ ਬਿਨਹਾਂ ਕੋਈ ਹੋਰ ਕਾਰਨ ਮੈਨੂੰ ਤੇਰੇ ਤੋਂ ਵੱਖਰਾ ਕਰੇ । “ ੧੮ ਜਦ ਨਾਉਮੀ ਨੇ ਵੇਖਿਆ ਕਿ ਬੁਥ ਨੇ ਉਸ ਦੇ ਨਾਲ ਜਾਣ ਲਈ ਆਪਣੇ ਮਨ ਵਿੱਚ ਠਾਣ ਲਿਆ ਹੈ ਤਾਂ ਉਹ ਉਸ ਨੂੰ ਵਾਧਮ ਜਾਣ ਨੂੰ ਆਖਣ ਤੋਂ ਹਟ ਗਈ ।

੧੯ ਉਦ ਉਹ ਦੋਵੇਂ ਤੁਰ ਖਈਆਂ ਆਤੇ ਬੈਤਗਲਮ ਵਿੱਚ ਆਈਆਂ । ਜਦ ਉਹ ਬੈਤਗਲਮ ਵਿੱਚ ਖਹੁੰਚੀਆਂ ਤਾਂ ਮਾਰੇ ਸਗਿਰ ਵਿੱਚ ਰੋਲਾ ਧੈ ਗਿਆ ਆਤੇ ਇਸਤਰੀਆਂ ਰਹਿਣ ਲੱਗੀਆਂ, “ਕੀ ਇਹ ਨਾਉਮੀ ਹੈ ? “ ੨੦ ਉਸ ਨੇ ਉਨ੍ਹਾਂ ਨੂੰ ਰਿਗਾ, “ਮੈਨੂੰ ਨਾਉਮੀ ਨਾ ਕਹੋ, ਮੈਨੂੰ 'ਮਾਰਾ' ਕਹੋ ਰਿਉ ਜੋ ਸਰਬ ਸਰਤੀਮਾਨ ਨੇ ਮੈਨੂੰ ਬਹੁਤ ਦੁੱਖ ਦਿੱਤਾ ਹੈ । ੨੧ ਮੈਂ ਭਰੀ ਧੂਰੀ ਇੱਥੋਂ ਨਿੱਕਲੀ ਸੀ, ਧਰ ਯਹੋਵਾਹ ਮੈਨੂੰ ਖਾਲੀ ਹੱਥ ਮੋੜ ਲਿਆਇਆ ਹੈ । ਫੇਰ ਤੁਸੀਂ ਮੈਨੂੰ ਨਾਉਮੀ ਰਿਉਂ ਰਹਿੰਦੀਆਂ ਹੋ ? ਤੁਸੀਂ ਵੇਖਦੇ ਹੋ, ਜੇ ਯਹੋਵਾਹ ਮੇਰਾ ਵਿਰੋਧੀ ਬਣਿਆ ਆਤੇ ਸਰਬ ਸਰਤੀਮਾਨ ਨੇ ਮੈਨੂੰ ਦੁੱਖ ਦਿੱਤਾ । “ ੨੨ ਗੱਲ ਕਾਹਦੀ, ਨਾਉਮੀ ਆਤੇ ਉਸ ਦੀ ਨੂੰਹ ਮੋਯਾਬਣ ਬੁਥ, ਮੋਯਾਬ ਦੇ ਦੇਸ ਤੋਂ ਵਾਧਮ ਆਈਆਂ ਆਤੇ ਜੋਂ ਦੀ ਵਾਛੀ ਦੇ ਦਿਨਾਂ ਵਿੱਚ ਬੈਤਗਲਮ ਨੂੰ ਖਹੁੰਚੀਆਂ ।

੨

### ਬੁਥ ਬੋਯਜ ਦੇ ਖੇਤਾਂ ਵਿੱਚ

੧ ਨਾਉਮੀ ਦੇ ਖਤੀ ਦਾ ਇੱਕ ਰਿਸਤੇਦਾਰ ਸੀ, ਜੋ ਯਲੀਮਲਰ ਦੇ ਘਰਾਣੇ ਵਿੱਚ ਬਹੁਤ ਧਨਵਾਨ ਸੀ ਆਤੇ ਉਹ ਦਾ ਨਾਮ ਬੋਯਜ ਸੀ । ੨ ਉਦ ਮੋਯਾਬਣ ਬੁਥ ਨੇ ਨਾਉਮੀ ਨੂੰ ਰਿਗਾ, “ਜੇ ਤੂੰ ਮੈਨੂੰ ਆਗਿਆ ਦੇਵੇਂ ਤਾਂ ਮੈਂ ਖੇਤਾਂ ਵਿੱਚ ਜਾਵਾਂ ਆਤੇ ਜਿਸ ਦੀ ਨਿਗਾਹ ਵਿੱਚ ਮੈਂ ਰਿਰਥਾ ਧਾਵਾਂ ਉਸ ਦੇ ਖੇਤ ਵਿੱਚੋਂ ਸਿੱਟੇ ਚੁੱਗ ਲਿਆਵਾਂ । “ ਨਾਉਮੀ ਨੇ ਉਸ ਨੂੰ ਰਿਗਾ, “ਜਾ ਮੇਰੀਏ ਖੀਏ !” ੩ ਉਦ ਉਹ ਗਈ ਆਤੇ ਖੇਤ ਵਿੱਚ ਜਾ ਕੇ ਵਾਛਿਆਂ ਦੇ ਖਿੱਛੇ ਸਿੱਟੇ ਚੁਗਣ ਲੱਗੀ ਆਤੇ ਸਬੱਬ ਨਾਲ ਉਹ ਯਲੀਮਲਰ ਦੇ ਰਿਸਤੇਦਾਰ ਬੋਯਜ ਦੇ ਖੇਤ ਵਿੱਚ ਜਾ ਵੜੀ ।

੪ ਆਤੇ ਵੇਖੋ, ਜਦ ਬੋਯਜ਼ ਬੈਤਗਲਮ ਤੋਂ ਆਇਆ ਤਾਂ ਵਾਢਿਆਂ ਨੂੰ ਰਿਹਾ, “ਯਹੋਵਾਹ ਤੁਹਾਡੇ ਨਾਲ ਹੋਵੇ” ਆਤੇ ਉਨ੍ਹਾਂ ਨੇ ਉੱਤਰ ਦਿੱਤਾ, “ਯਹੋਵਾਹ ਤੁਹਾਨੂੰ ਆਮੀਸ ਦੇਵੇ । “ ੫ ਫਿਰ ਬੋਯਜ਼ ਨੇ ਉਸ ਸੇਵਕ ਤੋਂ ਜੋ ਵਾਢਿਆਂ ਦੇ ਉੱਤੇ ਨਿਖੁਰਤ ਮੀ ਖੁੱਛਿਆ, “ਇਹ ਰਿਸ ਦੀ ਕੁੜੀ ਹੈ ? “ ੬ ਸੇਵਕ ਨੇ ਜੋ ਵਾਢਿਆਂ ਦੇ ਉੱਤੇ ਨਿਖੁਰਤ ਮੀ ਉੱਤਰ ਦੇ ਕੇ ਆਖਿਆ, “ਇਹ ਮੋਯਾਬਣ ਕੁੜੀ ਹੈ, ਜੋ ਨਾਓਮੀ ਦੇ ਨਾਲ ਮੋਯਾਬ ਦੇਸ ਤੋਂ ਆਈ ਹੈ । “ ੭ ਉਸ ਨੇ ਮਾਨੂੰ ਰਿਹਾ, “ਮੈਨੂੰ ਵਾਢਿਆਂ ਦੇ ਖਿੱਛੇ ਧੂਲਿਆਂ ਦੇ ਵਿਚਰਾਹ ਸਿੱਟੇ ਚੁਗਣ ਆਤੇ ਇਕੱਠਾ ਕਰਨ ਦਿਓ ? “ ਤਦ ਉਹ ਆਈ ਆਤੇ ਸੇਵਕ ਤੋਂ ਗੁਣ ਤੱਕ ਕੰਮ ਵਿੱਚ ਲੱਗੀ ਰਹੀ, ਥੋੜਾ ਜਿਹਾ ਆਰਾਮ ਕਰਨ ਲਈ ਘਰ ਵਿੱਚ ਠਹਿਰੀ ।

੮ ਤਦ ਬੋਯਜ਼ ਨੇ ਰੂਥ ਨੂੰ ਰਿਹਾ, “ਹੇ ਮੇਰੀਏ ਯੀਏ, ਤੂੰ ਮੇਰੀ ਗੱਲ ਸੁਣ ? ਤੂੰ ਹੋਰ ਰਿਸੇ ਦੇ ਖੇਤ ਵਿੱਚ ਸਿੱਟੇ ਚੁਗਣ ਲਈ ਨਾ ਜਾਵੀਂ ਆਤੇ ਇੱਥੋਂ ਨਾ ਨਿੱਕਲ ਸਗੋਂ ਇਸੇ ਤਰ੍ਹਾਂ ਮੇਰੀਆਂ ਦਾਮੀਆਂ ਦੇ ਨਾਲ-ਨਾਲ ਰਹਿ । ੯ ਇਸੇ ਖੇਤ ਵੱਲ, ਜਿਸ ਨੂੰ ਉਹ ਵੱਢਦੇ ਹਨ ਧਿਆਨ ਰੱਖ ਆਤੇ ਮੇਰੀਆਂ ਦਾਮੀਆਂ ਦੇ ਖਿੱਛੇ-ਖਿੱਛੇ ਤੁਰਦੀ ਜਾ । ਭਲਾ, ਮੈਂ ਇਨ੍ਹਾਂ ਜੁਆਨਾਂ ਨੂੰ ਆਗਿਆ ਨਹੀਂ ਦਿੱਤੀ, ਕਿ ਉਹ ਤੈਨੂੰ ਨਾ ਛੇੜਨ ਆਤੇ ਜਦੋਂ ਤੈਨੂੰ ਧਿਆਨ ਲੱਗੇ ਤਾਂ ਉਨ੍ਹਾਂ ਘੜਿਆਂ ਵਿੱਚੋਂ ਜਾ ਕੇ ਧੀ ਲਵੀਂ ਜੋ ਮੇਰੇ ਜੁਆਨਾਂ ਨੇ ਭਰੇ ਹਨ । “ ੧੦ ਤਦ ਰੂਥ ਨੇ ਮੂੰਹ ਦੇ ਭਾਰ ਧਰਤੀ ਉੱਤੇ ਝੁੱਕ ਕੇ ਮੱਥਾ ਟੇਕਿਆ ਆਤੇ ਰਿਹਾ, “ਕੀ ਕਾਰਨ ਹੈ ਜੋ ਮੈਂ ਤੇਰੀ ਨਿਗਾਹ ਵਿੱਚ ਰਿਹਾ ਧਾਈ ਆਤੇ ਤੂੰ ਮੇਰੇ ਵੱਲ ਧਿਆਨ ਕੀਤਾ ? ਮੈਂ ਤਾਂ ਧਰਦੇਸਣ ਹਾਂ । “ ੧੧ ਤਦ ਬੋਯਜ਼ ਨੇ ਉੱਤਰ ਦੇ ਕੇ ਉਸ ਨੂੰ ਰਿਹਾ, “ਮੈਨੂੰ ਉਸ ਮਾਰੀ ਗੱਲ ਦੀ ਖਬਰ ਹੈ ਜੋ ਤੂੰ ਆਖਣੇ ਧਤੀ ਦੇ ਮਰਨ ਤੋਂ ਬਾਅਦ ਆਖਣੀ ਸੱਸ ਨਾਲ ਕੀਤੀ ਆਤੇ ਰਿਸ ਤਰ੍ਹਾਂ ਤੂੰ ਆਖਣੇ ਮਾਤਾ-ਧਿਤਾ ਆਤੇ ਆਖਣੀ ਜਨਮ ਭੂਮੀ ਨੂੰ ਛੱਡਿਆ ਆਤੇ ਇਨ੍ਹਾਂ ਲੋਕਾਂ ਵਿੱਚ ਆਈ, ਜਿਨ੍ਹਾਂ ਨੂੰ ਤੂੰ ਧਹਿਲਾਂ ਨਹੀਂ ਜਾਣਦੀ ਸੀ । ੧੨ ਯਹੋਵਾਹ ਤੇਰੇ ਕੰਮ ਦਾ ਫਲ ਦੇਵੇ, ਸਗੋਂ ਯਹੋਵਾਹ ਇਸਰਾਏਲ ਦੇ ਧਰਮੇਸੁਰ ਵੱਲੋਂ, ਜਿਸ ਦੇ ਖੰਭਾਂ ਹੇਠ ਵਿਸਵਾਸ ਕਰ ਕੇ ਤੂੰ ਆਈ ਹੈਂ, ਤੈਨੂੰ ਯੂਰਾ ਬਦਲਾ ਦਿੱਤਾ ਜਾਵੇ । “ ੧੩ ਤਦ ਰੂਥ ਨੇ ਰਿਹਾ, “ਹੇ ਮੇਰੇ ਸਵਾਮੀ, ਤੁਹਾਡੀ ਦਯਾ ਦੀ ਨਿਗਾਹ ਮੇਰੇ ਉੱਤੇ ਹੋਵੇ । ਤੁਸੀਂ ਮੈਨੂੰ ਤਮੱਲੀ ਦਿੱਤੀ ਹੈ ਆਤੇ ਤੁਸੀਂ ਆਖਣੀ ਦਾਮੀ ਨਾਲ ਦਿਆਲਤਾ ਨਾਲ ਗੱਲਾਂ ਕੀਤੀਆਂ, ਭਾਵੇਂ ਮੈਂ ਤੁਹਾਡੀ ਦਾਮੀਆਂ ਵਿੱਚੋਂ ਇੱਕ ਵਰਗੀ ਵੀ ਨਹੀਂ ਹਾਂ । “

੧੪ ਫਿਰ ਰੋਟੀ ਖਾਣ ਦੇ ਸਮੇਂ ਬੋਯਜ਼ ਨੇ ਉਸ ਨੂੰ ਰਿਹਾ, “ਇੱਥੇ ਆ ਕੇ ਰੋਟੀ ਖਾ ਆਤੇ ਆਖਣੀ ਬੁਰੀ ਸਿਰਕੇ ਵਿੱਚ ਡੁਬੋ । “ ਤਦ ਉਹ ਵਾਢਿਆਂ ਦੇ ਕੋਲ ਬੈਠ ਗਈ ਆਤੇ ਉਸ ਨੇ ਭੁੱਟੇ ਹੋਏ ਦਾਣੇ ਉਹ ਦੇ ਅੱਗੇ ਰੱਖੇ, ਤਾਂ ਉਹ ਨੇ ਖਾਏ ਆਤੇ ਰੱਜ

ਗਈ ਮਗੋਂ ਰੁਝ ਬਚਾ ਕੇ ਵੀ ਰੱਖ ਲਏ । ੧੫ ਜਦ ਉਹ ਸਿੱਟੇ ਚੁਗਣ ਲਈ ਉੱਠੀ ਤਾਂ ਬੋਯਾਜ ਨੇ ਆਪਣੇ ਜੁਆਨਾਂ ਨੂੰ ਹੁਰਮ ਦਿੱਤਾ ਕਿ ਉਸ ਨੂੰ ਧੁਲਿਆਂ ਦੇ ਵਿੱਚ ਚੁਗਣ ਦੇਣ ਅਤੇ ਸਰਮਿੰਦਾ ਨਾ ਕਰਨ । ੧੬ ਮਗੋਂ ਧੁਲਿਆਂ ਵਿੱਚੋਂ ਜਾਣ ਬੁੱਝ ਕੇ ਉਹ ਦੇ ਲਈ ਰੁਝ ਡੋਗਦੇ ਜਾਓ ਅਤੇ ਉਸ ਦੇ ਚੁਗਣ ਲਈ ਛੱਡ ਦਿਓ, ਅਤੇ ਕੋਈ ਉਸ ਨੂੰ ਨਾ ਝਿੜਕੇ । ੧੭ ਤਦ ਉਹ ਸਾਮ ਤੱਕ ਖੇਤ ਵਿੱਚ ਚੁਗਦੀ ਰਹੀ; ਅਤੇ ਜੋ ਰੁਝ ਉਸ ਨੇ ਚੁਗਿਆ ਸੀ, ਉਸ ਨੂੰ ਕੁੱਟਿਆ ਅਤੇ ਉਹ ਬੱਤੀ ਮੇਰ ਜੋਂ ਹੋਏ ।

੧੮ ਤਦ ਉਹ ਉਸ ਨੂੰ ਚੁੱਕ ਕੇ ਨਗਰ ਵਿੱਚ ਗਈ, ਅਤੇ ਜੋ ਰੁਝ ਉਸ ਨੇ ਚੁਗਿਆ ਸੀ, ਉਹ ਸਭ ਉਸ ਦੀ ਸੱਮ ਨੇ ਵੇਖਿਆ, ਅਤੇ ਉਹ ਦਾਣੇ ਜਿਹੜੇ ਉਸ ਨੇ ਰੱਜ ਕੇ ਖਾਣ ਤੋਂ ਬਾਅਦ ਬਚਾ ਕੇ ਰੱਖ ਲਏ ਸਨ, ਆਪਣੀ ਸੱਮ ਨੂੰ ਦਿੱਤੇ । ੧੯ ਫੇਰ ਉਹ ਦੀ ਸੱਮ ਨੇ ਉਸ ਤੋਂ ਪੁੱਛਿਆ, “ਤੂੰ ਅੱਜ ਕਿੱਥੇ ਸਿੱਟੇ ਚੁਗੇ ਅਤੇ ਕਿੱਥੇ ਕੰਮ-ਕੰਮਦਾ ਕੀਤਾ ? ਕੰਮ ਹੈ ਉਹ ਜਿਸ ਨੇ ਤੇਰੀ ਖਬਰ ਲਈ ਹੈ । “ ਤਦ ਉਸ ਨੇ ਆਪਣੀ ਸੱਮ ਨੂੰ ਉਹ ਦੇ ਬਾਰੇ; ਜਿਸ ਦੇ ਕੋਲ ਕੰਮ-ਕੰਮਦਾ ਕੀਤਾ ਸੀ, ਦੱਸ ਕੇ ਆਖਿਆ, ਉਸ ਮਨੁੱਖ ਦਾ ਨਾਮ ਬੋਯਾਜ ਹੈ, ਜਿਸ ਦੇ ਕੋਲ ਮੈਂ ਅੱਜ ਕੰਮ-ਕੰਮਦਾ ਕਰਦੀ ਰਹੀ । ੨੦ ਤਦ ਨਾਓਮੀ ਨੇ ਆਪਣੀ ਨੂੰਹ ਨੂੰ ਕਿਹਾ, “ਉਹ ਯਹੋਵਾਹ ਵੱਲੋਂ ਮੁਬਾਰਕ ਹੋਵੇ, ਜਿਸ ਨੇ ਜੀਉਂਦਿਆਂ ਅਤੇ ਮੋਇਆਂ ਨੂੰ ਆਪਣੀ ਕਿਰਪਾ ਤੋਂ ਖਾਲੀ ਨਹੀਂ ਰੱਖਿਆ । “ ਫੇਰ ਨਾਓਮੀ ਨੇ ਉਸ ਨੂੰ ਦੱਸਿਆ, ਇਹ ਮਨੁੱਖ ਸਾਡਾ ਨਜ਼ਦੀਕੀ ਰਿਸਤੇਦਾਰ ਹੈ ਮਗੋਂ ਉਨ੍ਹਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਸਾਡੀ ਜ਼ਮੀਨ ਛੁਡਾਉਣ ਦਾ ਯਕਿੰਨ ਹੈ । ੨੧ ਤਦ ਬੋਯਾਜ ਰੂਥ ਬੋਲੀ, “ਉਸ ਨੇ ਮੈਨੂੰ ਇਹ ਵੀ ਕਿਹਾ ਕਿ ਜਦ ਤੱਕ ਮੇਰੀਆਂ ਵਾਢੀਆਂ ਨਾ ਹੋ ਜਾਣ ਤਦ ਤੱਕ ਤੂੰ ਮੇਰਿਆਂ ਜੁਆਨਾਂ ਦੇ ਨਾਲ-ਨਾਲ ਰਿਹਾ ਕਰ । “ ੨੨ ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਕਿਹਾ, “ਹੇ ਮੇਰੀਏ ਯੀਏ, ਇਹ ਚੰਗੀ ਗੱਲ ਹੈ ਕਿ ਤੂੰ ਉਸ ਦੀਆਂ ਦਾਮੀਆਂ ਦੇ ਨਾਲ ਜਾਣਿਆ ਕਰੋਂ ਕਿਉਂ ਜੋ ਕਿਸੇ ਹੋਰ ਦੇ ਖੇਤ ਵਿੱਚ ਜਾਣਾ ਤੇਰੇ ਲਈ ਨੁਕਸਾਨਦੇਹ ਹੋ ਸਕਦਾ ਹੈ । ੨੩ ਇਸ ਲਈ ਜਦ ਤੱਕ ਜੋਂ ਦੀ ਅਤੇ ਕਣਕ ਦੀ ਵਾਢੀ ਹੁੰਦੀ ਰਹੀ, ਉਹ ਬੋਯਾਜ ਦੀਆਂ ਦਾਮੀਆਂ ਦੇ ਨਾਲ-ਨਾਲ ਲੱਗੀ ਰਹੀ ਅਤੇ ਉਹ ਆਪਣੀ ਸੱਮ ਦੇ ਕੋਲ ਵੱਸੀ ਰਹੀ ।

### ਨਾਓਮੀ ਦੀ ਰੂਥ ਨੂੰ ਸਲਾਹ

੧ ਤਦ ਉਸ ਦੀ ਸੱਮ ਨਾਓਮੀ ਨੇ ਉਸ ਨੂੰ ਕਿਹਾ, “ਹੇ ਮੇਰੀਏ ਯੀਏ, ਕੀ ਮੈਂ ਤੇਰੇ ਲਈ ਕੋਈ ਖਬਰ ਨਾ ਲੱਭਾਂ, ਜੋ ਤੇਰਾ ਭਲਾ ਹੋਵੇ ? ੨ ਭਲਾ, ਗੁਣ ਬੋਯਾਜ ਸਾਡੇ ਨਜ਼ਦੀਕੀ ਰਿਸਤੇਦਾਰਾਂ ਵਿੱਚੋਂ ਨਹੀਂ, ਜਿਸ ਦੀਆਂ ਦਾਮੀਆਂ ਦੇ ਨਾਲ ਤੂੰ ਰਹੀ

ਮੀ ? ਵੇਖ, ਉਹ ਅੱਜ ਰਾਤ ਖਿੜ ਵਿੱਚ ਜੋ ਛੱਟੇਗਾ, ੩ ਮੇਂ ਤੂੰ ਟਿਮਨਾਨ ਰਹ ਆਤੇ  
 ਤੇਲ ਨਾ ਆਤੇ ਆਪਣੇ ਚੰਗੇ ਬਸਤਰ ਧਾ ਕੇ ਖਿੜ ਵੱਲ ਜਾ ਆਤੇ ਜਦ ਤੱਕ ਉਹ ਖਾ  
 ਧੀ ਨਾ ਚੁੱਕੇ ਤਦ ਤੱਕ ਆਪਣੇ ਆਪ ਨੂੰ ਉਸ ਮਨੁੱਖ ਅੱਗੇ ਧਰਗਟ ਨਾ ਕਰੀਂ ।  
 ੪ ਆਤੇ ਜਦ ਉਹ ਲੇਟ ਜਾਵੇ ਤਾਂ ਉਸ ਸਥਾਨ ਦਾ ਜਿੱਥੇ ਉਹ ਲੇਟੇਗਾ ਤੂੰ ਧਿਆਨ  
 ਰੱਖੀਂ । ਫੇਰ ਤੂੰ ਅੰਦਰ ਜਾ ਕੇ ਉਸ ਦੇ ਧੈਰਾਂ ਵੱਲੋਂ ਕੱਢੜਾ ਚੁੱਕ ਕੇ ਉੱਥੇ ਹੀ ਲੇਟ  
 ਜਾਵੀਂ ਆਤੇ ਫਿਰ ਉਹ ਸਭ ਕੁਝ ਜੇ ਤੂੰ ਕਰਨਾ ਹੈ, ਤੈਨੂੰ ਆਪ ਹੀ ਦੱਸੇਗਾ । “  
 ੫ ਉਸ ਨੇ ਆਪਣੀ ਸੱਮ ਨੂੰ ਕਿਹਾ, “ਜੇ ਕੁਝ ਤੂੰ ਮੈਨੂੰ ਕਿਹਾ ਹੈ, ਮੈਂ ਸਭ ਕਰਾਂਗੀ ।  
 “

੬ ਇਸ ਤੋਂ ਬਾਦ, ਉਹ ਖਿੜ ਵੱਲ ਚਲੀ ਗਈ ਆਤੇ ਜੇ ਕੁਝ ਉਹ ਦੀ ਸੱਮ ਨੇ  
 ਆਗਿਆ ਦਿੱਤੀ ਸੀ, ਉਹ ਸਭ ਕੁਝ ਉਸ ਨੇ ਕੀਤਾ । ੭ ਜਦ ਬੋਯਜ ਖਾ ਧੀ  
 ਚੁੱਕਿਆ ਆਤੇ ਉਸ ਦਾ ਮਨ ਅਨੰਦ ਹੋਇਆ ਤਾਂ ਉਹ ਆਨਾਜ ਦੇ ਫੇਰ ਦੇ ਇੱਕ  
 ਧਾਮੇ ਵੱਲ ਜਾ ਕੇ ਲੰਮਾ ਧੈ ਗਿਆ, ਤਦ ਰੂਥ ਚੁੱਖ-ਚੁਖੀਤੇ ਆਈ ਆਤੇ ਉਸ ਦੇ  
 ਧੈਰਾਂ ਵੱਲੋਂ ਕੱਢੜਾ ਚੁੱਕ ਕੇ ਉੱਥੇ ਲੇਟ ਗਈ ।

੮ ਫਿਰ ਅਜਿਹਾ ਹੋਇਆ ਕਿ ਅੱਧੀ ਰਾਤ ਨੂੰ ਉਹ ਮਨੁੱਖ ਚੌਕ ਗਿਆ ਆਤੇ  
 ਧਾਮਾ ਧਰਤ ਕੇ ਵੇਖਿਆ ਕਿ ਇੱਕ ਇਸਤਰੀ ਉਸ ਦੇ ਧੈਰਾਂ ਕੋਲ ਲੇਟੀ ਹੋਈ ਹੈ  
 । ੯ ਤਦ ਉਸ ਨੇ ਖੁੱਛਿਆ, “ ਤੂੰ ਕੌਣ ਹੈਂ ? “ ਉਹ ਬੋਲੀ, “ ਮੈਂ ਤੁਹਾਡੀ ਦਾਸੀ  
 ਰੂਥ ਹਾਂ, ਤੁਸੀਂ ਆਪਣੀ ਦਾਸੀ ਉੱਤੇ ਆਪਣੀ ਚੰਦਰ ਦਾ ਖੱਲਾ ਧਾ ਦਿਉ ਕਿਉਂ  
 ਜੇ ਤੁਸੀਂ ਸਾਡੀ ਜਮੀਨ ਨੂੰ ਛੁਡਾਉਣ ਵਾਲਿਆਂ ਵਿੱਚੋਂ ਹੋ । “ ੧੦ ਉਸ ਨੇ ਕਿਹਾ,  
 “ਹੇ ਮੇਰੀਏ ਧੀਏ, ਅਹੋਵਾਹ ਤੈਨੂੰ ਅਮੀਸ ਦੇਵੇ ਕਿਉਂ ਜੇ ਤੂੰ ਧਗਿਲਾਂ ਨਾਲੋਂ, ਅੰਤ  
 ਵਿੱਚ ਵੱਧ ਕਿਰਪਾ ਵਿਖਾਈ ਹੈ, ਇਸ ਲਈ ਜੇ ਤੂੰ ਗੱਭਰੂਆਂ ਦੇ ਖਿੱਛੇ ਨਹੀਂ ਲੱਗੀ,  
 ਭਾਵੇਂ ਧਨਵਾਨ ਹੋਣ ਭਾਵੇਂ ਗਰੀਬ । ੧੧ ਇਸ ਲਈ ਗੁਣ ਹੇ ਮੇਰੀ ਧੀਏ, ਨਾ ਡਰ  
 । ਮੈਂ ਉਹ ਸਭ ਕੁਝ ਜੇ ਤੂੰ ਮੰਗਦੀ ਹੈਂ, ਤੇਰੇ ਲਈ ਕਰਾਂਗਾ ਕਿਉਂ ਜੇ ਮੇਰੇ ਨਗਰ ਦੇ  
 ਸਾਰੇ ਲੋਕ ਜਾਣਦੇ ਹਨ ਕਿ ਤੂੰ ਭਲੀ ਇਸਤਰੀ ਹੈਂ । ੧੨ ਇਹ ਗੱਲ ਤਾਂ ਸੱਚ ਹੈ  
 ਕਿ ਮੈਂ ਛੁਡਾਉਣ ਵਾਲਾ ਹਾਂ ਧਰ ਇੱਕ ਹੋਰ ਛੁਡਾਉਣ ਵਾਲਾ ਹੈ, ਜੇ ਮੇਰੇ ਨਾਲੋਂ ਵੀ  
 ਨਜ਼ਦੀਕ ਦਾ ਹੈ । ੧੩ ਅੱਜ ਦੀ ਰਾਤ ਠਹਿਰ ਜਾ ਆਤੇ ਸਵੇਰ ਨੂੰ ਜੇ ਉਹ ਤੇਰੇ ਲਈ  
 ਛੁਡਾਉਣ ਦਾ ਕੰਮ ਕਰੇ ਤਾਂ ਚੰਗਾ, ਉਹ ਛੁਡਾਵੇ, ਧਰ ਜੇ ਉਹ ਛੁਡਾਉਣਾ ਨਾ ਚਾਹੇ  
 ਤਾਂ ਮੈਂ ਇਹ ਕੰਮ ਕਰਾਂਗਾ, ਮੈਂ ਜੀਉਂਦੇ ਅਹੋਵਾਹ ਦੀ ਸਹੀ ਖਾਂਦਾ ਹਾਂ । ਤੂੰ ਸਵੇਰ  
 ਤੱਕ ਇੱਥੇ ਹੀ ਲੇਟੀ ਰਹਿ । “

੧੪ ਤਦ ਉਹ ਸਵੇਰ ਤੱਕ ਉਹ ਦੇ ਧੈਰਾਂ ਕੋਲ ਲੇਟੀ ਰਹੀ ਆਤੇ ਸਾਜਰੇ ਹੀ, ਜਿਸ  
 ਵੇਲੇ ਕੋਈ ਇੱਕ ਦੂਜੇ ਨੂੰ ਖਛਾਣ ਨਾ ਸਕੇ ਉਹ ਉੱਠ ਖਲੋਤੀ । ਤਦ ਬੋਯਜ ਨੇ  
 ਕਿਹਾ, “ਇਸ ਗੱਲ ਦੀ ਖਬਰ ਕਿਸੇ ਨੂੰ ਨਾ ਹੋਵੇ ਕਿ ਖਿੜ ਵਿੱਚ ਕੋਈ ਇਸਤਰੀ

ਯਾਦੀ ਮੀ । “ ੧੫ ਫਿਰ ਬੋਯਜ ਨੇ ਰਿਗਾ, “ਯਾਥਏ ਉੱਪਰਲੀ ਚੱਦਰ ਫੜ੍ਹ ਲੈ”, ਯਾਤੇ ਜਦ ਉਮ ਨੇ ਉਹ ਨੂੰ ਫੜ੍ਹ ਲਿਆ ਤਾਂ ਉਮ ਨੇ ਛੇ ਟੋਏ ਜੋਂ ਦੇ ਮਿਣੇ ਯਾਤੇ ਉਮ ਨੂੰ ਦਿੱਤੇ, ਫਿਰ ਉਹ ਨਗਰ ਨੂੰ ਚਲੀ ਗਈ । ੧੬ ਜਦ ਰੂਥ ਯਾਥਏ ਮੱਸ ਰੋਲ ਯਾਦੀ ਤਾਂ ਉਮ ਨੇ ਖੁੱਛਿਆ, “ਹੇ ਮੇਰੀਏ ਯੀਏ, ਤੇਰੇ ਨਾਲ ਰੀ ਬੀਤੀ ? “ ਉਦ ਉਮ ਨੇ ਉਹ ਸਭ ਰੁਝ ਦੱਸ ਦਿੱਤਾ ਜੋ ਉਮ ਮਨੁੱਖ ਨੇ ਉਮ ਦੇ ਲਈ ਰੀਤਾ ਮੀ । ੧੭ ਫਿਰ ਉਮ ਨੇ ਰਿਗਾ, “ਉਮ ਨੇ ਮੈਨੂੰ ਇਹ ਛੇ ਟੋਏ ਜੋਂ ਦੇ ਦਿੱਤੇ ਰਿਉਰਿ ਉਮ ਨੇ ਮੈਨੂੰ ਰਿਗਾ ਰਿ ਤੂੰ ਯਾਥਏ ਮੱਸ ਰੋਲ ਖਾਲੀ ਗੱਥ ਨਾ ਜਾਈਂ । “ ੧੮ ਉਦ ਨਾਓਮੀ ਨੇ ਰਿਗਾ, “ਮੇਰੀਏ ਯੀਏ, ਜਦ ਤੱਕ ਤੂੰ ਜਾਣ ਨਾ ਲਵੋਂ ਰਿ ਇਹ ਗੱਲ ਰਿਵੋਂ ਚੱਲਦੀ ਹੈ; ਤੂੰ ਚੁੱਥ-ਚਾਥ ਬੈਠੀ ਰਹਿ, ਰਿਉਰਿ ਯੱਜ ਜਦ ਤੱਕ ਉਹ ਇਸ ਰੰਮ ਨੂੰ ਖੁਰਾ ਨਾ ਰਰ ਲਵੇ, ਉਦ ਤੱਕ ਉਮ ਮਨੁੱਖ ਨੇ ਯਰਾਮ ਨਹੀਂ ਰਰਨਾ । “

੪

ਰੂਥ ਯਾਤੇ ਬੋਯਜ ਦਾ ਵਿਯਾਹ

੧ ਉਦ ਬੋਯਜ ਨਗਰ ਦੇ ਫਾਟਰ ਦੇ ਰੋਲ ਗਿਆ ਯਾਤੇ ਉੱਥੇ ਜਾ ਕੇ ਬੈਠਿਆ ਤਾਂ ਵੇਖੇ, ਉਹ ਫੁਡਾਉਣ ਵਾਲਾ ਜਿਸ ਦੀ ਗੱਲ ਬੋਯਜ ਨੇ ਰੀਤੀ ਮੀ, ਰੋਲੋਂ ਲੰਘ ਰਿਗਾ ਮੀ । ਉਦ ਬੋਯਜ ਨੇ ਰਿਗਾ, “ਹੇ ਮਿੱਤਰ ! ਇੱਥੇ ਯਾ ਯਾਤੇ ਇੱਕ ਯਾਮੇ ਬੈਠ”, ਤਾਂ ਉਹ ਮੁੜ ਕੇ ਇੱਕ ਯਾਮੇ ਯਾ ਕੇ ਬੈਠ ਗਿਆ । ੨ ਉਦ ਬੋਯਜ ਨੇ ਨਗਰ ਦੇ ਦਮ ਬਚੁਰਗਾਂ ਨੂੰ ਸੱਦਿਆ ਯਾਤੇ ਰਿਗਾ, ਇੱਥੇ ਬੈਠੋ, ਤਾਂ ਉਹ ਬੈਠ ਗਏ । ੩ ਉਦ ਉਹ ਨੇ ਉਮ ਫੁਡਾਉਣ ਵਾਲੇ ਨੂੰ ਰਿਗਾ, “ਨਾਓਮੀ ਜਿਹੜੀ ਮੋਯਾਬ ਦੇ ਦਮ ਤੋਂ ਮੁੜ ਯਾਈ ਹੈ, ਉਹ ਜਮੀਨ ਦਾ ਇੱਕ ਹਿੱਸਾ ਵੇਚਣਾ ਚਾਹੁੰਦੀ ਹੈ ਜੋ ਸਾਡੇ ਭਰਾ ਯਾਲੀਮਲਰ ਦਾ ਮੀ । ੪ ਇਸ ਲਈ ਮੈਂ ਮੋਚਿਆ ਰਿ ਤੇਰੇ ਰੰਨ ਵਿੱਚ ਇਹ ਗੱਲ ਯਾਵਾਂ, ਤਾਂ ਜੋ ਤੂੰ ਗੁਣ ਇਨ੍ਹਾਂ ਲੋਕਾਂ ਦੇ ਸਾਹਮਣੇ ਜੋ ਬੈਠੇ ਹਨ ਯਾਤੇ ਮੇਰੇ ਰੁਲ ਦੇ ਬਚੁਰਗਾਂ ਦੇ ਸਾਹਮਣੇ ਉਹ ਨੂੰ ਖਰੀਦ ਲੈ ਯਾਤੇ ਜੋ ਤੂੰ ਉਹ ਨੂੰ ਫੁਡਾਉਣਾ ਹੈ ਤਾਂ ਫੁਡਾ ਲੈ, ਯਾਤੇ ਜੋ ਤੂੰ ਨਾ ਫੁਡਾਉਣਾ ਚਾਹੋਂ ਤਾਂ ਮੈਨੂੰ ਦੱਸ ਦੇ, ਤਾਂ ਜੋ ਮੈਨੂੰ ਵੀ ਖਬਰ ਹੋਵੇ, ਰਿਉਰਿ ਤੇਰੇ ਬਿਨ੍ਹਾਂ ਹੋਰ ਕੋਈ ਨਹੀਂ ਫੁਡਾ ਸਰਦਾ ਯਾਤੇ ਤੇਰੇ ਬਾਯਦ ਮੈਂ ਗਾਂ । “ ਉਮ ਨੇ ਰਿਗਾ, “ਮੈਂ ਫੁਡਾਵਾਂਗਾ । “ ੫ ਉਦ ਬੋਯਜ ਨੇ ਰਿਗਾ, “ਜਿਸ ਦਿਨ ਤੂੰ ਉਹ ਜਮੀਨ ਨਾਓਮੀ ਦੇ ਗੱਥੋਂ ਖਰੀਦ ਲਵੋਂ ਤਾਂ ਉਸੇ ਦਿਨ ਤੈਨੂੰ ਉਮ ਮਰੇ ਹੋਏ ਦੀ ਵਿਯਵਾ ਮੋਯਾਬਣ ਰੂਥ ਤੋਂ ਵੀ ਮੁੱਲ ਲੈਣੀ ਯਵੇਗੀ ਤਾਂ ਜੋ ਉਮ ਮਰੇ ਹੋਏ ਦਾ ਨਾਮ ਉਮ ਦੀ ਜਾਇਦਾਦ ਵਿੱਚ ਬਣਿਆ ਰਹੇ । “

੬ ਉਦ ਉਮ ਫੁਡਾਉਣ ਵਾਲੇ ਨੇ ਰਿਗਾ, “ਫਿਰ ਤਾਂ ਮੈਂ ਉਮ ਨੂੰ ਨਹੀਂ ਫੁਡਾ ਸਰਦਾ, ਯਜਿਹਾ ਨਾ ਹੋਵੇ ਰਿ ਮੈਂ ਯਾਥਏ ਜਾਇਦਾਦ ਵਿਗਾੜ ਬੈਠਾਂ । ਇਸ

ਲਈ ਮੇਰੇ ਛੁਡਾਉਣ ਦਾ ਹੱਕ ਤੂੰ ਹੀ ਲੈ ਲੈ, ਰਿਉਰਿ ਮੈਂ ਉਸ ਨੂੰ ਨਹੀਂ ਛੁਡਾ ਸਕਦਾ । “ ੭ ਖਹਿਲੇ ਸਮੇਂ ਇਸਰਾਏਲ ਵਿੱਚ ਛੁਡਾਉਣ ਅਤੇ ਵਟਾਉਣ ਦੇ ਵੇਲੇ ਸਾਰੀਆਂ ਗੱਲਾਂ ਨੂੰ ਖੱਬਾ ਕਰਨ ਦੀ ਇਹ ਸੀਤ ਹੁੰਦੀ ਸੀ ਕਿ ਇੱਕ ਜਣਾ ਆਪਣੀ ਜੁੱਤੀ ਲਾਗ ਕੇ ਆਪਣੀ ਗੁਆਂਢੀ ਨੂੰ ਦੇ ਦਿੰਦਾ ਸੀ, ਇਸਰਾਏਲ ਵਿੱਚ ਸਬੂਤ ਦੇਣ ਦੀ ਇਹੋ ਸੀਤ ਸੀ । ੮ ਉਦ ਉਸ ਛੁਡਾਉਣ ਵਾਲੇ ਨੇ ਬੋਯਜ ਨੂੰ ਕਿਹਾ, “ਤੂੰ ਹੀ ਉਹ ਨੂੰ ਖਰੀਦ ਲੈ ਅਤੇ ਉਸ ਨੇ ਆਪਣੀ ਜੁੱਤੀ ਲਾਗ ਦਿੱਤੀ । “

੯ ਉਦ ਬੋਯਜ ਨੇ ਸਾਰੇ ਬਚੁਰਗਾਂ ਅਤੇ ਸਾਰੇ ਲੋਕਾਂ ਨੂੰ ਕਿਹਾ, “ਤੁਸੀਂ ਆੱਜ ਦੇ ਦਿਨ ਦੇ ਗਵਾਹ ਹੋਏ ਹੋ ਕਿ ਮੈਂ ਆਲੀਮਲਕ ਅਤੇ ਕਲਉਨ ਅਤੇ ਮਹਿਲੇਨ ਦਾ ਸਭ ਕੁਝ ਨਾਓਮੀ ਦੇ ਹੱਥੋਂ ਖਰੀਦ ਲਿਆ ਹੈ । ੧੦ ਨਾਲੇ ਮੈਂ ਮਹਿਲੇਨ ਦੀ ਵਿਧਵਾ, ਮੇਯਾਬਣ ਰੂਥ ਨੂੰ ਵੀ ਮੁੱਲ ਲੈ ਲਿਆ ਕਿ ਉਹ ਮੇਰੀ ਖਤਨੀ ਬਣੇ ਤਾਂ ਜੋ ਉਸ ਮਰੇ ਹੋਏ ਦਾ ਨਾਮ ਉਸ ਦੀ ਜਾਇਦਾਦ ਵਿੱਚ ਬਣਿਆ ਰਹੇ, ਕਿਤੇ ਆਜਿਹਾ ਨਾ ਹੋਵੇ ਕਿ ਉਸ ਮਰੇ ਹੋਏ ਦਾ ਨਾਮ ਉਸ ਦੇ ਭਰਾਵਾਂ ਅਤੇ ਉਸ ਦੇ ਸਥਾਨ ਤੇ ਫਾਟਰਾਂ ਤੋਂ ਮਿੱਟ ਜਾਵੇ । ਤੁਸੀਂ ਆੱਜ ਦੇ ਦਿਨ ਦੇ ਗਵਾਹ ਹੋ । “ ੧੧ ਉਦ ਸਾਰਿਆਂ ਲੋਕਾਂ ਨੇ ਜੋ ਫਾਟਰ ਉੱਤੇ ਸਨ ਅਤੇ ਉਨ੍ਹਾਂ ਬਚੁਰਗਾਂ ਨੇ ਕਿਹਾ, “ਆਸੀਂ ਗਵਾਹ ਹਾਂ । ਯਹੋਵਾਹ ਇਸ ਇਸਤਰੀ ਨੂੰ ਜੋ ਤੇਰੇ ਘਰ ਵਿੱਚ ਆਈ ਹੈ, ਰਾਖੇਲ ਅਤੇ ਲਿਆਹ ਵਰਗੀ ਕਰੇ, ਜਿਨ੍ਹਾਂ ਦੋਹਾਂ ਨੇ ਇਸਰਾਏਲ ਦਾ ਘਰ ਬਣਾਇਆ । ਤੂੰ ਇਫਰਾਯਾਹ ਵਿੱਚ ਵੀਰਤਾ ਕਰੇਂ ਅਤੇ ਬੈਤਲਮ ਵਿੱਚ ਤੇਰਾ ਨਾਮ ਉੱਚਾ ਹੋਵੇ । ੧੨ ਤੇਰਾ ਟੱਬਰ, ਜੋ ਯਹੋਵਾਹ ਤੈਨੂੰ ਇਸ ਇਸਤਰੀ ਦੇ ਦੁਆਰਾ ਦੇਵੇਗਾ ਫਾਰਸ ਦੇ ਟੱਬਰ ਵਰਗਾ ਹੋਵੇ, ਜਿਸ ਨੂੰ ਤਾਮਾਰ ਯਹੂਦਾਹ ਦੇ ਲਈ ਜਣੀ । “

**ਬੋਯਜ ਅਤੇ ਰੂਥ ਦਾ ਵੰਸ**

੧੩ ਉਦ ਬੋਯਜ ਨੇ ਰੂਥ ਨੂੰ ਵਿਆਹ ਲਿਆ, ਉਹ ਉਸ ਦੀ ਖਤਨੀ ਹੋ ਗਈ । ਜਦ ਉਸ ਨੇ ਉਹ ਦੇ ਨਾਲ ਸੰਗ ਕੀਤਾ ਤਾਂ ਯਹੋਵਾਹ ਨੇ ਉਹ ਨੂੰ ਸਰਭ ਦੀ ਆਸੀਮ ਦਿੱਤੀ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ । ੧੪ ਉਦ ਇਸਤਰੀਆਂ ਨੇ ਨਾਓਮੀ ਨੂੰ ਕਿਹਾ, “ਮੁਬਾਰਕ ਹੈ ਯਹੋਵਾਹ, ਜਿਸ ਨੇ ਆੱਜ ਦੇ ਦਿਨ ਤੈਨੂੰ ਛੁਡਾਉਣ ਵਾਲੇ ਤੋਂ ਬਿਨ੍ਹਾਂ ਨਾ ਛੱਡਿਆ, ਜੋ ਉਸਦਾ ਨਾਮ ਇਸਰਾਏਲ ਵਿੱਚ ਉੱਚਾ ਹੋਵੇ, ੧੫ ਅਤੇ ਇਹ ਤੇਰੇ ਪੁਰਾਣਾਂ ਨੂੰ ਨਰੋਇਆ ਕਰੇਗਾ ਅਤੇ ਤੇਰਾ ਬੁਢਾਪੇ ਦਾ ਖਾਲਣਗਾਰਾ ਹੋਵੇਗਾ, ਰਿਉਰਿ ਤੇਰੀ ਨੂੰਗ ਜੋ ਤੈਨੂੰ ਖਰੇਮ ਕਰਦੀ ਹੈ, ਤੇਰੇ ਲਈ ਸੱਤਾ ਪੁੱਤਰਾਂ ਨਾਲੋਂ ਚੰਗੀ ਹੈ, ਉਸ ਨੇ ਇਸ ਨੂੰ ਜਨਮ ਦਿੱਤਾ ਹੈ । “ ੧੬ ਉਦ ਨਾਓਮੀ ਨੇ ਉਸ ਬੱਚੇ ਨੂੰ ਚੁੱਕ ਕੇ ਆਪਣੀ ਗੋਦ ਵਿੱਚ ਲੈ ਲਿਆ ਅਤੇ ਉਹ ਦੀ ਦਾਈ ਬਣੀ । ੧੭ ਉਦ ਉਸ ਦੀਆਂ ਗੁਆਂਢਣਾਂ ਨੇ ਇਹ ਕਹਿ ਕੇ ਕਿ “ਨਾਓਮੀ ਦੇ



ਲਈ ਖੁੱਤਰ ਜੰਮਿਆ ਹੈ” ਉਸ ਦਾ ਨਾਮ ਉਬੇਦ ਰੱਖਿਆ । ਉਹ ਯੱਮੀ ਦਾ ਧਿਤਾ ਮੀ ਯਤੇ ਦਾਊਦ ਦਾ ਦਾਦਾ ਮੀ ।

੧੮ ਫਾਰਸ ਦੀ ਕੁਲਖੱਤਰੀ ਇਹ ਹੈ, ਫਾਰਸ ਤੋਂ ਹਸਰੋਨ ਜੰਮਿਆ, ੧੯ ਹਸਰੋਨ ਤੋਂ ਰਾਮ ਜੰਮਿਆ, ਰਾਮ ਤੋਂ ਯਮੀਨਾਦਾਬ ਜੰਮਿਆ ੨੦ ਯਤੇ ਯਮੀਨਾਦਾਬ ਤੋਂ ਨਹਿਸ਼ੋਨ ਜੰਮਿਆ, ਨਹਿਸ਼ੋਨ ਤੋਂ ਮਲਮੋਨ ਜੰਮਿਆ ੨੧ ਯਤੇ ਮਲਮੋਨ ਤੋਂ ਬੋਯਜ਼ ਜੰਮਿਆ, ਬੋਯਜ਼ ਤੋਂ ਉਬੇਦ ਜੰਮਿਆ ੨੨ ਯਤੇ ਉਬੇਦ ਤੋਂ ਯੱਮੀ ਜੰਮਿਆ, ਯੱਮੀ ਤੋਂ ਦਾਊਦ ਜੰਮਿਆ ।

## ਯੰਜਾਬੀ ਘਾਟੀਬਲ

The Indian Revised Version Holy Bible in the Eastern Punjabi  
language of India (BCS 2017)

copyright © 2017 Bridge Connectivity Solutions

Language: ਯੰਜਾਬੀ (Panjabi, Eastern)

Status of the project:

- Stage 1 - Initial Drafting by Mother Tongue Translators -- Completed
- Stage 2 - Community Checking by Church -- Completed
- Stage 3 - Local Consultant (Theologian/Linguist) Checking -- Completed
- Stage 4 - Church Network Leaders Checking -- Completed
- Stage 5 - Further Quality Checking -- In Progress

This translation is made available to you under the terms of the Creative Commons Attribution Share-Alike license 4.0.

You have permission to share and redistribute this Bible translation in any format and to make reasonable revisions and adaptations of this translation, provided that:

You include the above copyright and source information.

If you make any changes to the text, you must indicate that you did so in a way that makes it clear that the original licensor is not necessarily endorsing your changes.

If you redistribute this text, you must distribute your contributions under the same license as the original.

Pictures included with Scriptures and other documents on this site are licensed just for use with those Scriptures and documents. For other uses, please contact the respective copyright owners.

Note that in addition to the rules above, revising and adapting God's Word involves a great responsibility to be true to God's Word. See Revelation 22:18-19.

2018-11-30

---

PDF generated using Haiola and XeLaTeX on 13 Mar 2019 from source files dated 13 Mar 2019

cd7c015e-4054-5fc3-99ad-dacf629d4ee1